

TRIDENT/CS/2021  
July 19, 2021

The Manager Listing Department National Stock Exchange of India Limited Exchange Plaza, Plot No. C/1, G Block Bandra Kurla Complex, Bandra (E) Mumbai - 400 051	The Manager Listing Department BSE Limited Phiroze Jeejeebhoy Towers Dalal Street Mumbai - 400 001
Scrip Code:- TRIDENT	Scrip Code:- 521064

Dear Sir/ Madam

**Sub: Copy of Notice published in Newspaper**

In accordance with Regulation 47 and other applicable provisions of the SEBI (Listing Obligations and Disclosure Requirements) Regulations, 2015, we are enclosing herewith the copy of the Notice published in “Business Standard” and “Punjabi Jagran” on July 19, 2021, regarding Loss of equity shares.

This is for your reference and records please.

Thanking you  
Yours faithfully  
For Trident Limited

**(Ramandeep Kaur)**  
Company Secretary  
ICSI Membership No.: F9160

Encl: as above

19/07/2021

TL/2021/011694

**INVITATION FOR SUBMISSION OF EXPRESSION OF INTEREST (EOI) FOR ASSIGNMENT OF DEBT OF THE COMPANY OWNING A 1200 MW COAL BASED THERMAL POWER PROJECT**

The Lender of Essar Power Jharkhand Limited ("Company") proposes to sell/assign debt of the Company owning a 1200 MW (2x600 MW) coal based Thermal Power Project in the State of Jharkhand.


The Company is currently under liquidation under the provisions of Insolvency and Bankruptcy Code, 2016. The liquidation process is underway. The security in relation to the debt has been relinquished in favor of the liquidator. Therefore, the debt is proposed to be sold/assigned along with corporate guarantees securing the debt.

The Interested Parties may request additional information by sending an email to [dinesh.kadam@icicibank.com](mailto:dinesh.kadam@icicibank.com) or [bihag.jani@icicibank.com](mailto:bihag.jani@icicibank.com). Thereafter, the process for participating in the sale/assignment of debt, along with EOI document and further steps for selection of bidder will be intimated to the Interested Parties via email only.

The EOI is required to be submitted as per the format to be communicated over email, latest by 6:00 P.M. on July 31, 2021 to the above mentioned email ids clearly marking the subject with the following:

**"Expression of interest for sale/assignment of debt of EPJL"**

*Note: The Lender reserves the right to cancel or modify the process and/or disqualify any Interested Party without assigning any reason and without any liability at any point in time. This is not an offer document. The full disclaimer shall be part of the EOI Document.*



**NOTICE**

Notice is hereby given that following shareholder(s) of erstwhile Varinder Agro Chemicals Limited (company merged with Abhishek Industries Limited and name changed from Abhishek Industries Limited to Trident Limited) has lost original share certificates of Varinder Agro Chemicals Limited and have applied for claiming the Trident shares from Investor Education Protection fund (IEPF).

Sr. No.	Name	Folio Number	No. of shares
1.	RAJNISH JAIN	VA77009	50

Any person having any objection to the same may write to the Company within 7 days of the date of publication of this notice, otherwise the Company shall proceed with submission of IEPF claim for lost shares to the IEPF Authority as per Schedule III (4) of Investor Education and Protection Fund Authority (Accounting, Audit, Transfer and Refund) Rules, 2016 and no further claim will be entertained by Company or IEPF Authority.

For TRIDENT LIMITED  
Sd/-  
Ramandeep Kaur  
Company Secretary  
ICSI Membership No.: PB160

Place : Sanghera  
Dated : July 17, 2021

**TRIDENT LIMITED**

CIN : L98999PB1990PLC010307

Regd. Office : Trident Group, Sanghera - 148 101, India, Toll Free No.: 1800-180-2999

Fax: 0161-5039900 | Website: [www.tridentindia.com](http://www.tridentindia.com) | Email: [investor@tridentindia.com](mailto:investor@tridentindia.com)

**SEBI Order Notice**


Case No. WTM /AB /NRD /TLO /11 /2021-22 dated 03.06.2021 under SEBI Act 1992 as directed by para no. 15 of receipt dated 15.07.2021 section 11,11 (4) 11B (I) and 11D read section 19 in the notice directed by interim order granted under Regulation 2003. The above information is being published through M/s Wildstock proprietor Sanjeev Singh that any person or institution has lodged a complaint with SEBI against the said person or firm and they are informed by my party Sanjeev Singh to get the money back from proprietor Wildstock he should present his side by appearing in my office within 15 days with conclusive evidence. No claim/objection will be accepted after the expiry of the valid periods.

Note: The genuineness of the fee/refund claim will not be valid without documentary evidence. Sanjeev Singh has appointed me as an auditor for the above notice.

**Sanjeev Singh, Proprietor Wildstock**  
Mo. 9111911275

**Dheeraj Dubey (CMA) (Auditor)**  
Add:- Plot No.151, 2nd Floor, Z-1,

M.P. Nagar, Bhopal. Mob: 8878390039



**NOTICE INVITING TENDER**

Central Bank of India invites Proposals from CERT-in empanelled firms for conducting "Cyber Security Audit and Comprehensive Audit of CBS Project & other Applications and Audit of outsourced activities" For details please visit Bank's website: [www.centralbankofindia.co.in](http://www.centralbankofindia.co.in) Last date for Submission of offer is 06.08.2021.

Place: Mumbai  
Date: 19.07.2021

GM-CA&ID

**HIMACHAL PRADESH**

**INVITATI**

The Executive Engineer, Palampur Division, HPPWD, F in electronic tendering system from the eligible class of

Sr. No.	Name of work
1	Providing and fixing Brinze Bust of Dr. Bhim Rao at Palampur. (SW:- C/O Pedestals Statue)

The bidders are advised to note other details

2507/2021-2022

**Business Standard**  
CHANDIGARH EDITION

Printed and Published by Nandan Singh Rawat on behalf of Business Standard Private Limited and printed at Impressions Printing & Packaging Limited, Plot No. 22 & 49 GF, Industrial Area, Phase - 2, Panchkula - 134115, Haryana, and published at SCO 861, MAC Mani Majra, Chandigarh - 160101

Editor : Shyamal Majumdar

RNI NO: CHAENG/2006/17801

Readers should write their feedback at [feedback@bsmail.in](mailto:feedback@bsmail.in)  
Telefax : 0172-5035311,  
Fax :- +91-11-23720201

For Subscription and Circulation enquiries please contact:  
Ms. Mansi Singh

Head-Customer Relations  
Business Standard Private Limited.  
H/4 & V/3, Building H, Paragon Centre, Opp. Birla Centurion, P.B. Marg, Worli, Mumbai - 400013

E-mail: [subs\\_bs@bsmail.in](mailto:subs_bs@bsmail.in)  
"or sms, REACHBS TO 57575

**DISCLAIMER** News reports and feature articles in Business Standard seek to present an unbiased picture of developments in the markets, the corporate world and the government. Actual developments can turn out to be different owing to circumstances beyond Business Standard's control and knowledge. Business Standard does not take any responsibility for investment or business decisions taken by readers on the basis of reports and articles published in the newspaper. Readers are expected to form their own judgement.



Petron insurance Policy Policy Petron Intere www. other r The of the ad

Petron Baral



Open Tender E-tender following eproc

Supply Cooling Iron & District.

Prospect <https://eupload>

